

ਖੁਲਾਸਾ ਖੁਤਬਾ ਜੁਮਆ 24.04.2020

ਵੱਲੋਂ : ਨਜ਼ਾਰਤ ਨਸ਼ਰੇ ਇਸ਼ਾਅਤ ਕਾਦੀਆਂ

“ਰਮਜ਼ਾਨ ਦਾ ਮਹੀਨਾ ਉਹ ਮਹੀਨਾ ਹੈ ਜਿਸ ਬਾਰੇ ਕੁਰਆਨ ਕਰੀਮ ਨਾਜ਼ਲ ਕੀਤਾ ਗਿਆ ਹੈ”

ਸਯੱਦਨਾ ਹਜ਼ਰਤ ਅਮੀਰੁਲ ਮੋਮਿਨੀਨ ਖ਼ਲੀਫ਼ਾਤੁਲ ਮਸੀਹ ਖ਼ਾਮਿਸ ਅਯੱਦਾਹੁਲੱਹ ਤਆਲਾ ਬਿ ਨਸਰਿਹਿਲ ਅਜ਼ੀਜ਼ ਦੇ ਜੁਮਏ ਦੇ ਖੁਤਬੇ ਦਾ ਸਾਰ ਜੋ ਆਪ ਜੀ ਨੇ 24 ਅਪ੍ਰੈਲ 2020 ਈ. ਨੂੰ ਮਸਜਿਦ ਮੁਬਾਰਕ, ਇਸਲਾਮਾਬਾਦ (ਬਰਤਾਨੀਆ) ਵਿੱਚ ਦਿੱਤਾ

أَشْهَدُ أَنْ لَا إِلَهَ إِلَّا اللَّهُ وَحْدَهُ لَا شَرِيكَ لَهُ وَأَشْهَدُ أَنَّ مُحَمَّدًا عَبْدُهُ وَرَسُولُهُ أَمَّا بَعْدُ فَاعُوذُ بِاللَّهِ مِنَ الشَّيْطَانِ الرَّجِيمِ - بِسْمِ اللَّهِ الرَّحْمَنِ الرَّحِيمِ - الْحَمْدُ لِلَّهِ رَبِّ الْعَالَمِينَ - الرَّحْمَنِ الرَّحِيمِ - مَا لِكَ يَوْمَ الدِّينِ - إِيَّاكَ نَعْبُدُ وَإِيَّاكَ نَسْتَعِينُ - اهْدِنَا الصِّرَاطَ الْمُسْتَقِيمَ - صِرَاطَ الَّذِينَ أَنْعَمْتَ عَلَيْهِمْ غَيْرِ الْمَغْضُوبِ عَلَيْهِمْ وَلَا الضَّالِّينَ - يَا أَيُّهَا الَّذِينَ آمَنُوا كُتِبَ عَلَيْكُمُ الصِّيَامُ كَمَا كُتِبَ عَلَى الَّذِينَ مِنْ قَبْلِكُمْ لَعَلَّكُمْ تَتَّقُونَ - أَيَّامًا مَعْدُودَاتٍ فَمَنْ كَانَ مِنْكُمْ مَرِيضًا أَوْ عَلَى سَفَرٍ فَعِدَّةٌ مِنْ أَيَّامٍ أُخَرَ وَعَلَى الَّذِينَ يُطِيقُونَهُ فِدْيَةٌ طَعَامُ مَسْكِينٍ فَمَنْ تَطَوَّعَ خَيْرًا فَهُوَ خَيْرٌ لَهُ وَأَنْ تَصُومُوا خَيْرٌ لَكُمْ إِنْ كُنْتُمْ تَعْلَمُونَ - شَهْرُ رَمَضَانَ الَّذِي أُنزِلَ فِيهِ الْقُرْآنُ هُدًى لِّلنَّاسِ وَبَيِّنَاتٍ مِّنَ الْهُدَى وَالْفُرْقَانِ فَمَنْ شَهِدَ مِنْكُمُ الشَّهْرَ فَلْيَصُمْهُ وَمَنْ كَانَ مَرِيضًا أَوْ عَلَى سَفَرٍ فَعِدَّةٌ مِنْ أَيَّامٍ أُخَرَ يُرِيدُ اللَّهُ بِكُمُ الْيُسْرَ وَلَا يُرِيدُ بِكُمُ الْعُسْرَ وَلِتُكْمِلُوا الْعِدَّةَ وَلِتُكَبِّرُوا اللَّهَ عَلَىٰ مَا هَدَاكُمْ وَلَعَلَّكُمْ تَشْكُرُونَ

ਤਸੱਹੁਦ, ਤਉਜ਼, ਸੂਰਤ ਫ਼ਾਤਿਹਾ ਅਤੇ ਉਪਰੋਕਤ ਆਇਤਾਂ ਦੀ ਤਲਾਵਤ ਦੇ ਬਾਦ ਹਜ਼ੂਰ ਅਨਵਰ ਅਯੱਦਾਹੁਲੱਹ ਤਆਲਾ ਬਿ ਨਸਰਿਹਿਲ ਅਜ਼ੀਜ਼ ਨੇ ਫ਼ਰਮਾਇਆ :

ਇਹਨਾ ਆਇਤਾਂ ਦਾ ਅਰਥ ਇਹ ਹੈ ਕਿ ਹੇ, ਲੋਕੋ ਜੋ ਇਮਾਨ ਲਿਆਏ ਹੋ, ਤੁਹਾਡੇ ਵੀ ਰੋਜ਼ਿਆਂ ਦਾ ਰਖੱਣਾ ਉਸੇ ਪ੍ਰਕਾਰ ਫਰਜ਼ ਕੀਤਾ ਗਿਆ ਹੈ ਜਿਵੇਂ ਉਹਨਾ ਲੋਕਾਂ ਤੇ ਫਰਜ਼ ਕੀਤਾ ਗਿਆ ਸੀ ਜੋ ਤੁਹਾਥੋਂ ਪਹਿਲਾਂ ਲੰਘ ਚੁਕੇ ਹਨ ਤਾਂ ਜੋ ਤੁਸੀਂ ਰੂਹਾਨੀ (ਆਤਮਕ) ਤੇ ਆਚਰਣਕ ਕਮਜ਼ੋਰੀਆਂ ਤੋਂ ਬਚੋ । ਸੋ, ਤੁਸੀਂ ਰੋਜ਼ੇ ਰੱਖੋ

ਗਿਣਤੀ ਦੇ ਕੁਝ ਦਿਨ ਅਤੇ ਤੁਹਾਡੇ ਵਿੱਚੋਂ ਜਿਹੜਾ ਵਿਅਕਤੀ ਰੋਗੀ ਹੋਵੇ ਜਾਂ ਜਾਤਰਾ ਵਿੱਚ ਹੋਵੇ ਤਾਂ ਉਸਨੂੰ ਹੋਰਨਾ ਦਿਨਾ ਵਿੱਚ ਗਿਣਤੀ ਪੂਰੀ ਕਰਨੀ ਹੋਵੇਗੀ ਅਤੇ ਉਹਨਾ ਲੋਕਾਂ ਤੇ ਜੋ ਇਸ ਅਰਥਾਤ ਰੋਜ਼ਾ ਰਖਣ ਦੀ ਤਾਕਤ ਨਹੀਂ ਰਖਦੇ ਹੋਣ ਤਾਂ ਫਿਦੀਏ (ਦਾਨ, ਪ੍ਰਾਸ਼ਚਿਤ) ਦੇ ਰੂਪ ਵਿੱਚ ਇਕ ਮਿਸਕੀਨ ਦਾ ਖਾਣਾ ਦੇਣਾ ਸਮਰਥਾ ਦੀ ਸ਼ਰਤ ਨਾਲ ਵਾਜਬ ਹੈ ਅਤੇ ਜਿਹੜਾ ਵਿਅਕਤੀ ਪੂਰੀ ਆਗਿਆਕਾਰੀ ਨਾਲ ਕੋਈ ਨੇਕ ਕੰਮ ਕਰੇਗਾ ਤਾਂ ਇਹ ਉਸ ਲਈ ਰੰਗਾ ਹੋਵੇਗਾ ਅਤੇ ਜੇਕਰ ਤੁਸੀਂ ਗਿਆਨ ਰਖਦੇ ਹੋ ਤਾਂ ਸਮਝ ਸਕਦੇ ਹੋ ਕਿ ਤੁਹਾਡਾ ਰੋਜ਼ੇ ਰਖਣਾ ਤੁਹਾਡੇ ਲਈ ਬਿਹਤਰ ਹੈ । ਰਮਜ਼ਾਨ ਦਾ ਮਹੀਨਾ ਉਹ ਮਹੀਨਾ ਹੈ ਜਿਸ ਬਾਰੇ ਕੁਰਆਨ ਕਰੀਮ ਨਾਜ਼ਲ ਕੀਤਾ ਗਿਆ ਹੈ । ਉਹ ਕੁਰਆਨ ਜੋ ਸਾਰਿਆਂ ਮਨੁੱਖਾਂ ਲਈ ਹਿਦਾਇਤ ਬਣਾ ਕੇ ਭੇਜਿਆ ਗਿਆ ਹੈ ਅਤੇ ਜੋ ਖੁੱਲੀਆਂ ਦਲੀਲਾਂ ਨਾਲ ਭਰਪੂਰ ਹੈ ਅਜਿਹੀਆਂ ਦਲੀਲਾਂ ਜੋ ਹਿਦਾਇਤ ਪੈਦਾ ਕਰਦੀਆਂ ਹਨ ਅਤੇ ਇਸ ਦੇ ਨਾਲ ਹੀ ਕੁਰਆਨ ਕਰੀਮ ਵਿੱਚ ਇਲਾਹੀ ਨਿਸ਼ਾਨ (ਚਮਤਕਾਰ) ਵੀ ਹਨ । ਇਸ ਲਈ ਤੁਹਾਡੇ ਵਿੱਚੋਂ ਜਿਹੜਾ ਵਿਅਕਤੀ ਇਸ ਮਹੀਨੇ ਨੂੰ ਇਸ ਅਵਸਥਾ ਵਿੱਚ ਦੇਖੇ ਕਿ ਨ ਰੋਗੀ ਹੋਵੇ ਤੇ ਨ ਜਾਤਰਾ ਵਿੱਚ ਹੋਵੇ, ਉਸ ਨੂੰ ਚਾਹੀਦਾ ਹੈ ਕਿ ਉਹ ਇਸ ਦੇ ਰੋਜ਼ੇ ਰੱਖੇ ਅਤੇ ਜਿਹੜਾ ਵਿਅਕਤੀ ਰੋਗੀ ਹੋਵੇ ਜਾਂ ਸਫ਼ਰ ਵਿੱਚ ਹੋਵੇ ਤਾਂ ਉਸ 'ਤੇ ਹੋਰਨਾ ਦਿਨਾਂ ਵਿੱਚ ਗਿਣਤੀ ਪੂਰੀ ਕਰਨੀ ਵਾਜਬ ਹੋਵੇਗੀ । ਰੱਬ ਤੁਹਾਡੇ ਲਈ ਅਸਾਨੀ ਚਾਹੁੰਦਾ ਹੈ ਅਤੇ ਤੁਹਾਡੇ ਲਈ ਤੰਗੀ ਨਹੀਂ ਚਾਹੁੰਦਾ ਅਤੇ ਇਹ ਹੁਕਮ ਉਸ ਨੇ ਇਸ ਲਈ ਦਿੱਤਾ ਹੈ ਕਿ ਤੁਸੀਂ ਤੰਗੀ ਵਿੱਚ ਨ ਪੈ ਜਾਓ ਅਤੇ ਤਾਂ ਜੋ ਗਿਣਤੀ ਨੂੰ ਪੂਰੀ ਕਰ ਲਓ ਅਤੇ ਇਸ ਗੱਲ 'ਤੇ ਰੱਬ ਦੀ ਵੱਡਿਆਈ ਕਰੋ ਕਿ ਉਸ ਨੇ ਤੁਹਾਨੂੰ ਹਿਦਾਇਤ ਦਿੱਤੀ ਹੈ ਅਤੇ ਤਾਂ ਜੋ ਤੁਸੀਂ ਧੰਨਵਾਦੀ ਬਣੋ ।

ਹਜ਼ੂਰ ਅਨਵਰ ਨੇ ਫ਼ਰਮਾਇਆ : ਅਲੱਹ ਤਆਲਾ ਨੇ ਰਮਜ਼ਾਨ ਦੇ ਰੋਜ਼ੇ ਸਾਡੀ ਰੂਹਾਨੀ (ਆਤਮਕ) ਤਰੱਕੀ ਲਈ ਰੱਖੇ ਹਨ । ਫ਼ਰਮਾਇਆ ਕਿ ਰੋਜ਼ੇ ਤੁਹਾਡੇ ਉੱਪਰ ਇਸ ਲਈ ਫ਼ਰਜ਼ ਕੀਤੇ ਗਏ ਹਨ ਤਾਂ ਜੋ ਤੁਸੀਂ ਤਕਵਾ (ਸੰਜਮਤਾ) ਧਾਰਨ ਕਰੋ । ਹਜ਼ਰਤ ਮਸੀਹ ਮੌਊਦ ਅਲੈਹਿ ਸਲਾਮ 'ਤਕਵਾ' ਦੀ ਵਿਆਖਿਆ ਕਰਦਿਆਂ ਹੋਇਆਂ ਫ਼ਰਮਾਉਂਦੇ ਹਨ ਤਕਵਾ ਇਹ ਹੈ ਕਿ ਮਨੁੱਖ ਰੱਬ ਦੀਆਂ ਅਮਾਨਤਾਂ ਤੇ ਇਮਾਨ ਦੇ ਅਹਿਦ (ਪ੍ਰਣ) ਅਤੇ ਅਜਿਹਾ ਹੀ ਮਖ਼ਲੂਕ ਦੀਆਂ ਸਾਰੀਆਂ ਅਮਾਨਤਾਂ ਅਤੇ ਅਹਿਦ ਦੀ ਜਿੱਥੋਂ ਤੱਕ ਸੰਭਵ ਹੋ ਸਕੇ ਰਿਆਇਤ ਰੱਖੇ । ਅਸਲ ਇਮਾਨ ਤਾਂ ਇਹ ਹੈ ਕਿ ਰੱਬ ਨਾਲ ਕੀਤੇ ਅਹਿਦ ਵੀ ਪੂਰੇ ਕਰੋ ਅਤੇ ਮਖ਼ਲੂਕ ਨਾਲ ਕੀਤੇ ਹੋਏ ਅਹਿਦ ਵੀ ਬਰੀਕੀ ਨਾਲ ਪੂਰੇ ਕਰੋ ਅਤੇ ਫਿਰ ਕਿਹਾ ਜਾ ਸਕਦਾ ਹੈ ਕਿ ਤਕਵਾ ਹੈ । ਰੱਬ ਫ਼ਰਮਾਉਂਦਾ ਹੈ ਕਿ ਇਹ ਰਮਜ਼ਾਨ ਦਾ ਮਹੀਨਾ ਇਸ ਲਈ ਆਇਆ ਹੈ ਕਿ ਸਾਲ ਦੇ ਗਿਆਰ੍ਹਾਂ ਮਹੀਨਿਆਂ ਵਿੱਚ ਜੋ ਕੁਤਾਹੀਆਂ ਤੇ ਘਾਟ ਇਹਨਾ ਹਕਾਂ ਦੇ ਪੂਰੇ ਕਰਨ ਵਿੱਚ ਹੋ ਗਈਆਂ ਹਨ ਉਹਨਾਂ ਨੂੰ ਇਸ ਮਹੀਨੇ ਵਿੱਚ ਖ਼ਾਲਸ ਰੱਬ ਵੱਲ ਧਿਆਨ ਦਿੰਦਿਆਂ ਹੋਇਆਂ ਪੂਰਾ ਕਰੋਗੇ ਤਾਂ ਇਸ ਦਾ ਨਾਂ ਤਕਵਾ ਹੈ ਅਤੇ ਇਹੋ ਰਮਜ਼ਾਨ ਦਾ ਤੇ ਰੋਜ਼ਿਆਂ ਦਾ ਮੰਤਵ ਹੈ ਅਤੇ ਜੱਦ ਮਨੁੱਖ ਇਸ ਨੀਯਤ ਤੇ ਇਸ ਮੰਤਵ ਦੀ ਪ੍ਰਾਪਤੀ ਲਈ ਰੋਜ਼ੇ ਰੱਖੇਗਾ ਅਤੇ ਰਮਜ਼ਾਨ ਵਿੱਚੋਂ ਲੰਘੇਗਾ ਅਤੇ ਨੇਕ ਨੀਯਤ ਹੋਕੇ ਲੰਘੇਗਾ ਤਾਂ ਫਿਰ ਇਹ ਪਰਿਵਰਤਨ ਅਸਥਾਈ ਨਹੀਂ ਹੋਵੇਗਾ ਸਗੋਂ ਇਕ ਸਥਾਈ ਤੇ ਪਕਾ ਪਰਿਵਰਤਨ ਹੋਵੇਗਾ ।

ਆਂਹਜ਼ਰਤ ਸਲੱਹੁ ਅਲੈਹਿ ਵਨਲਮ ਨੇ ਇਕ ਮੌਕੇ ਫ਼ਰਮਾਨ ਦਿੱਤਾ ਕਿ ਜੋ ਬੰਦਾ ਰੱਬ ਦੇ ਮਾਰਗ ਵਿੱਚ ਉਸਦੀ ਮਿਹਰ ਚਾਹੁੰਦਿਆਂ ਹੋਇਆਂ ਰੋਜ਼ੇ ਰਖਦਾ ਹੈ ਤਾਂ ਰੱਬ ਉਸ ਦੇ ਚਿਹਰੇ ਤੇ ਅੱਗ ਵਿੱਚ ਸਤੱਰ ਖ਼ਰੀਫ਼

(ਸਾਉਣੀ) ਦੀ ਦੂਰੀ ਪੈਦਾ ਕਰ ਦਿੰਦਾ ਹੈ । ਇਕ ਸਾਉਣੀ ਤੋਂ ਦੂਜੀ ਸਾਉਣੀ ਤੱਕ ਇਕ ਸਾਲ ਦੀ ਦੂਰੀ ਹੁੰਦੀ ਹੈ ਤਾਂ ਐਨ੍ਹੀ ਦੂਰੀ ਪੈਦਾ ਕਰ ਦਿੰਦਾ ਹੈ ਜੋ ਸਤੱਰ ਵਰ੍ਹਿਆਂ ਦੇ ਬਰਾਬਰ ਹੈ । ਅਰਥਾਤ ਰੋਜ਼ੇ ਕੇਵਲ ਤੀਹ ਦਿਨ ਲਈ ਤਕਵਾ (ਸੰਜਮਤਾ) ਪੈਦਾ ਨਹੀਂ ਕਰਦੇ ਸਗੋਂ ਹਕੀਕੀ ਰੋਜ਼ਾ ਸਤੱਰ ਸਾਲ ਤੱਕ ਆਪਣਾ ਅਸਰ ਰਖਦਾ ਹੈ । ਇਸ ਹਿਸਾਬ ਨਾਲ ਜਿਹੜਾ ਰੋਜ਼ਿਆਂ ਤੋਂ ਹੀਕੀਕੀ ਲਾਭ ਉਠਾਉਣ ਵਾਲਾ ਹੈ ਅਤੇ ਉਸ ਦੀ ਰੂਹ (ਆਤਮਾ) ਨੂੰ ਸਮਝ ਕੇ ਰੋਜ਼ੇ ਰਖਣ ਵਾਲਾ ਹੈ ਉਹ ਸਾਰੀ ਉਮਰ ਲਈ ਹੀ ਇਹਨਾ ਬਰਕਤਾਂ ਤੋਂ ਲਾਭਵੰਦ ਹੁੰਦਾ ਰਹੇਗਾ ਜੋ ਰੋਜ਼ਿਆਂ ਵਿੱਚ ਰੱਬ ਨੇ ਰੱਖੀਆਂ ਹਨ ।

ਹਜ਼ੂਰ ਅਨਵਰ ਨੇ ਫ਼ਰਮਾਇਆ ਅੱਜਕੱਲ ਜੋ ਵਬਾ ਫੈਲੀ ਹੋਈ ਹੈ, ਇਸ ਨੇ ਸਰਕਾਰੀ ਕਾਨੂੰਨ ਅਨੁਸਾਰ ਅਧਿਕਤਰ ਲੋਕਾਂ ਨੂੰ ਘਰਾਂ ਵਿੱਚ ਬੰਦ ਕਰ ਦਿੱਤਾ ਹੈ । ਅੱਜ ਕੱਲ ਦੁਨੀਆ ਨੇ ਹਰ ਇਕ ਦੇਸ਼ ਵਿੱਚ ਜਿੱਥੇ ਜਿੱਥੇ ਲੋੜ ਹੈ, ਖੁਦਮੁਲ ਆਹਮਦੀਆ ਦੀ ਪ੍ਰਬੰਧਕੀ ਹੇਠ ਲੋਕਾਂ ਨੂੰ ਜਿਨਸਾ ਅਤੇ ਦਵਾਈਆਂ ਪਹੁੰਚਾਈਆਂ ਜਾ ਰਹੀਆਂ ਹਨ । ਸੋ, ਇਹ ਸੋਚ ਜੋ ਅੱਜ ਕੱਲ ਪੈਦਾ ਹੋਈ ਹੈ ਮਨੁੱਖ ਦੀ ਸੇਵਾ ਦੀ ਇਹ ਹਮੇਸ਼ਾ ਸਾਡੇ ਅੰਦਰ ਸਿਥਿਰ ਰਹਿਣ ਵਾਲੀ ਹੋਣੀ ਚਾਹੀਦੀ ਹੈ ਨ ਕਿ ਕੇਵਲ ਐਮਰਜੈਂਸੀ ਅਵਸਥਾ ਲਈ । ਬਹਿਰਹਾਲ ਇਸ ਤੋਂ ਬਿਨਾ ਰੂਹਾਨੀ ਲਾਭ ਕੀ ਹਨ ਲੋਕ ਲਿਖਦੇ ਹਨ ਕਿ ਇਸ ਦੇ ਸਬਬ ਸਾਡੇ ਘਰ ਦਾ ਇਕ ਨਵਾਂ ਵਾਤਾਵਰਣ ਬਣ ਗਿਆ ਹੈ ਕਿ ਅਸੀਂ ਘਰਾਂ ਵਿੱਚ ਬਹਿ ਗਏ ਹਾਂ । ਨਮਾਜ਼ਾਂ ਜਮਾਤ ਨਾਲ ਪੜ੍ਹੀਆਂ ਜਾਂਦੀਆਂ ਹਨ ਨਮਾਜ਼ਾਂ ਦੇ ਬਾਦ ਸੰਖੇਪ ਜਿਹਾ ਦਰਸ ਤੇ ਸੀਖ ਸਿਖਾਈ ਵੀ ਹੁੰਦੀ ਹੈ, ਖੁਤਬਾ ਇਕੱਠੇ ਬਹਿਕੇ ਸੁਣਦੇ ਹਾਂ ਅਤੇ ਐਮ.ਟੀ.ਏ. ਦੇ ਕਈ ਦੂਜੇ ਪ੍ਰੋਗਰਾਮ ਵੀ ਦੇਖਦੇ ਹਾਂ । ਜੇਕਰ ਇਹ ਲਾਕਡਾਊਨ ਹੋਰ ਲੰਮਾ ਹੁੰਦਾ ਹੈ ਅਤੇ ਪੂਰੇ ਰਮਜ਼ਾਨ ਤੱਕ ਜਾਰੀ ਰਹਿੰਦਾ ਹੈ ਤਾਂ ਇਸੇ ਪ੍ਰਕਾਰ ਜਮਾਤ ਨਾਲ ਨਮਾਜ਼ਾਂ ਅਤੇ ਦਰਸ ਤੇ ਸੀਖ ਸਿਖਾਈ ਨੂੰ ਹੋਰ ਧਿਆਨ ਨਾਲ ਪੂਰਾ ਕਰਨ ਦਾ ਸਾਨੂੰ ਜਤਨ ਕਰਨਾ ਚਾਹੀਦਾ ਹੈ । ਬੱਚਿਆਂ ਨੂੰ ਛੋਟੇ ਛੋਟੇ ਮਸਲੇ ਵੀ ਸਿਖਾਉਣ ਅਤੇ ਦਸੱਣ । ਆਪਣਾ ਗਿਆਨ ਵੀ ਵਧਾਉਣ ਅਤੇ ਬੱਚਿਆਂ ਦੇ ਗਿਆਨ ਵਿੱਚ ਵੀ ਵਾਧਾ ਕਰਨ ਅਤੇ ਦੁਆਵਾਂ ਵੱਲ ਧਿਆਨ ਦੇਕੇ ਵਿਸ਼ੇਸ਼ ਰੂਪ ਵਿੱਚ ਰੱਬ ਦੀ ਮਿਹਰ ਮੰਗਣ ਆਪਣੇ ਲਈ ਵੀ ਅਤੇ ਦੁਨੀਆ ਲਈ ਵੀ । ਕਈ ਵਾਰ ਪੁਰਸ਼ ਇਸ ਵਾਤਾਵਰਣ ਦਾ ਪੂਰਨ ਭਾਗ ਨਹੀਂ ਬਣਦੇ ਜੋ ਇਕ ਦੀਨੀ ਮਹੋਲ ਘਰਾਂ ਵਿੱਚ ਪੈਦਾ ਹੋ ਰਿਹਾ ਹੈ ਅਤੇ ਕਈ ਵਾਰ ਇਸਤਰੀਆਂ ਆਪਣੀਆਂ ਪ੍ਰਾਥਮਿਕਤਾਵਾਂ ਅੱਡ ਰਖਦੀਆਂ ਹਨ ਅਜਿਹੇ ਲੋਕਾਂ ਦੀ ਇਹ ਧਾਰਨਾ ਹੀ ਨਹੀਂ ਕਿ ਅਜਿਹੀ ਅਵਸਥਾ ਵਿੱਚ ਰੱਬ ਵੱਲ ਕਿੰਨਾ ਝੁਕਣ ਅਤੇ ਉਸ ਦੀ ਰਜ਼ਾ ਹਾਸਲ ਕਰਨ ਦੀ ਲੋੜ ਹੈ । ਅਤੇ ਇਹੋ ਸਮਾਂ ਹੈ ਜੱਦ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਰੱਬ ਨੇੜੇ ਲਿਆਂਦਾ ਜਾ ਸਕਦਾ ਹੈ । ਸੋ, ਸਾਡੇ ਹਰ ਅਹਮਦੀ ਘਰ ਨੂੰ ਇਹਨਾ ਦਿਨਾਂ ਵਿੱਚ ਇਸ ਵੱਲ ਬਹੁਤ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਅਸੀਂ ਵੱਧ ਤੋਂ ਵੱਧ ਰੱਬ ਦਾ ਪਿਆਰ ਹਾਸਲ ਕਰ ਸਕੀਏ ਅਤੇ ਅੰਜਾਮ ਚੰਗਾ ਹੋਵੇ । ਅਲੱਹ ਤਆਲਾ ਸਾਨੂੰ ਤਕਵਾ ਦੀ ਹਕੀਕਤ ਨੂੰ ਸਮਝਣ ਅਤੇ ਇਸ'ਤੇ ਕਾਰਬੰਦ ਹੋਣ ਦੀ ਤੋਫ਼ੀਕ ਪ੍ਰਦਾਨ ਕਰੇ ।

ਹਜ਼ੂਰ ਅਨਵਰ ਨੇ ਫ਼ਰਮਾਇਆ ਅੱਜ ਕੱਲ ਵਾਇਰਸ ਦੀ ਬਿਮਾਰੀ ਦੇ ਕਾਰਣ ਪ੍ਰਸ਼ਨ ਕਰਦੇ ਹਨ ਕਿ ਗਲਾ ਖੁਸ਼ਕ ਹੋ ਜਾਏਗਾ ਰੋਗ ਦਾ ਚਾਂਸ ਵੱਧ ਜਾਏਗਾ ਰੋਜ਼ਾ ਰੱਖੀਏ ਜਾਂ ਨ ਰੱਖੀਏ ? ਮੈਂ ਕੋਈ ਸਾਧਾਣਣ ਫ਼ਤਵਾ ਜਾਂ ਫ਼ੈਸਲਾ ਨਹੀਂ ਦਿੰਦਾ, ਇਸ ਬਾਰੇ ਮੈਂ ਇਹੋ ਸਧਾਰਣਤਾ ਲਿਖਦਾ ਹਾਂ ਕਿ ਤੁਸੀਂ ਲੋਕ ਆਪਣੀ ਹਾਲਤ ਦੇਖਕੇ ਆਪ ਫ਼ੈਸਲਾ ਕਰੋ ਅਤੇ ਪਾਕ ਦਿਲ ਹੋਕੇ ਤਕਵਾ (ਸੰਜਮਤਾ) ਉੱਪਰ ਸਿਥਿਰ ਰਹਿੰਦਿਆਂ ਹੋਇਆਂ ਆਪਣੇ ਦਿਲੋਂ ਫ਼ਤਵਾ ਲਓ । ਕੁਰਆਨ ਕਰੀਮ ਵਿੱਚ ਸਪਸ਼ਟ ਰੂਪ ਵਿੱਚ ਹਿਦਾਇਤ ਹੈ ਕਿ ਰੋਗੀ ਹੋਵੇ ਤਾਂ ਨ ਰੱਖੋ ।

ਰੋਗੀ ਹੋਣ ਦੀ ਸੰਭਾਵਨਾ'ਤੇ ਰੋਜ਼ਾ ਛੱਡਣਾ ਗ਼ਲਤ ਹੈ। ਜੇਕਰ ਕੋਈ ਕਹੇ ਕਿ ਡਾਕਟਰ ਕਹਿੰਦੇ ਹਨ ਕਿ ਇਹ ਮੁਸ਼ਕਲ ਹੋ ਸਕਦੀ ਹੈ ਤਾਂ ਮੈਂ ਵੱਖ ਵੱਖ ਮਾਹਰ ਡਾਕਟਰਾਂ ਦੀ ਰਾਏ ਲਈ ਹੈ ਅਤੇ ਵੱਖ ਵੱਖ ਸੁਝਾਅ ਦੇਖਕੇ ਇਹੋ ਰਾਏ ਕਾਇਮ ਹੁੰਦੀ ਹੈ ਕਿ ਰੋਜ਼ਾ ਰੱਖਣ ਵਿੱਚ ਕੋਈ ਹਰਜ ਨਹੀਂ ਹੈ। ਹਾਂ, ਜੇਕਰ ਥੋੜਾ ਜਿਹਾ ਵੀ ਸੰਦੇਹ ਹੋਵੇ ਤਾਂ ਝੱਟ ਰੋਜ਼ਾ ਤਿਆਗ ਦੇਣ। ਰੋਜ਼ਾ ਖੋਲਦਿਆਂ ਹੋਇਆਂ ਅਤੇ ਰੋਜ਼ਾ ਰੱਖਦਿਆਂ ਹੋਇਆਂ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਜੇ ਬਹੁਤੇ ਚਿੰਤਤ ਹਨ ਆਪਣੇ ਬਾਰੇ ਅਤੇ ਅਫ਼ੋਰਡ (afford) ਵੀ ਕਰ ਸਕਦੇ ਹਨ ਉਹ ਅਜਿਹੀ ਖੁਰਾਕ ਵੀ ਖਾ ਲੈਣ ਜੋ ਪਾਣੀ ਨੂੰ ਬਹੁਤੀ ਦੇਰ ਤੱਕ ਸ਼ਰੀਰ ਵਿੱਚ ਰੀਟੇਨ ਰੱਖ ਸਕਦੀ ਹੈ। ਬਹਿਰਹਾਲ ਜੱਦ ਡਾਕਟਰਾਂ ਦੇ ਸੁਝਾਉ ਵਿੱਚ ਮਤਿਭੇਦ ਹਨ ਤਾਂ ਫਿਰ ਅਕਾਰਣ ਹੀ ਰੋਜ਼ਾ ਛੱਡਣਾ, ਇਹ ਵੀ ਸਾਨੂੰ ਦੇਖਣਾ ਚਾਹੀਦਾ ਹੈ ਕਿਤੇ ਇਸ ਵਰਗ ਵਿੱਚ ਨ ਆ ਜਾਏ ਜਿਸ ਬਾਰੇ ਹਜ਼ਰਤ ਮਸੀਹ ਮੌਊਦ ਅਲੈਹਿ ਸਲਾਮ ਨੇ ਫ਼ਰਮਾਇਆ ਹੈ ਕਿ ਤਕੀਆ ਕਰਦੇ ਹਨ (ਭਾਵ ਆਰਾਮ ਢੂੰਡਦੇ ਹਨ) ਹਾਂ, ਸਾਵਧਾਨੀ ਲਾਜ਼ਮੀ ਹੈ ਹਰ ਕੋਈ ਆਪਣੇ ਜ਼ਮੀਰ ਨੂੰ ਪੁੱਛੋ।

ਹਜ਼ੂਰ ਅਨਵਰ ਨੇ ਫ਼ਰਮਾਇਆ : ਰੱਬ ਤੋਂ ਤੋਫ਼ੀਕ ਮੰਗਦਿਆਂ ਹੋਇਆਂ ਰੋਜ਼ੇ ਰੱਖਣ ਲਈ ਦੁਆ ਕਰੋ। ਇਹਨਾਂ ਦਿਨਾਂ ਵਿੱਚ ਬਹੁਤ ਅਧਿਕ ਦੁਆਵਾਂ ਕਰੋ ਕਿ ਰੱਬ ਮਨੁੱਖਾਂ ਨੂੰ ਅਕਲ ਵੀ ਦੇਵੇ। ਰੱਬ ਨੂੰ ਪਛਾਨਣ ਵਾਲੇ ਹੋਣ। ਰੱਬ ਇਸ ਵਬਾ ਨੂੰ ਛੇਤੀ ਖ਼ਤਮ ਕਰੇ, ਦੁਨੀਆ ਉੱਪਰ ਰਹਿਮ ਕਰੇ ਅਤੇ ਅਸੀਂ ਅਹਮਦੀ ਵੀ ਰੱਬ ਅਤੇ ਉਸ ਦੇ ਬੰਦਿਆਂ ਦਾ ਸੰਜਮਤਾ ਉੱਪਰ ਚਲਦਿਆਂ ਹੋਇਆਂ ਹੱਕ ਪੂਰਾ ਕਰਨ ਵਾਲੇ ਹੋਈਏ ਅਤੇ ਰਮਜ਼ਾਨ ਦੀਆਂ ਬਰਕਤਾਂ ਤੋਂ ਭਰਪੂਰ ਲਾਭ ਚੁਕੱਣ ਵਾਲੇ ਹੋਈਏ।

ਇਹ ਵੀ ਚੇਤੇ ਰੱਖੋ ਕਿ ਜੇ ਅੱਜਕਲ ਦੁਨੀਆ ਦੇ ਹਾਲਾਤ ਹੋ ਰਹੇ ਹਨ ਅਤੇ ਸਮਾਜਕ ਹਾਲਾਤ ਵੀ ਅਤਿਅੰਤ ਖ਼ਰਾਬ ਹੋ ਚੁੱਕੇ ਹਨ। ਜੱਦ ਅਜਿਹੇ ਸਮਾਜਕ ਹਾਲਾਤ ਆਉਂਦੇ ਹਨ ਤਾਂ ਫਿਰ ਜੰਗਾਂ ਦੀਆਂ ਸੰਭਾਵਨਾਵਾਂ ਵੀ ਵੱਧ ਜਾਂਦੀਆਂ ਹਨ। ਫਿਰ ਦੁਨੀਆਦਾਰ ਸਰਕਾਰਾਂ ਆਪਣੇ ਚਿਤਾਂ ਦਾ ਹਲ ਕਢਣ ਲਈ ਸੰਸਾਰਕ ਹੀਲਿਆਂ ਨਾਲ ਇਸਦਾ ਹਲ ਕਢਣ ਦਾ ਜਤਨ ਕਰਦੀਆਂ ਹਨ। ਆਪਣੀ ਜਨਤਾ ਦਾ ਧਿਆਨ ਹਟਾਉਣ ਲਈ ਅਜਿਹੀਆਂ ਗਲਾਂ ਕਰਦੇ ਹਨ ਜੋ ਮਗਰੋਂ ਹੋਰ ਔਕੜਾਂ ਵਿੱਚ ਪਾਉਣ ਵਾਲੀਆਂ ਹੋਣ, ਫਿਰ ਇਹ ਲੋਕ ਹੋਰ ਤਬਾਹੀ ਵਿੱਚ ਡੱਸ ਜਾਂਦੇ ਹਨ। ਸੋ, ਰੱਬ ਇਹਨਾਂ ਵੱਡੀਆਂ ਤਾਕਤਾਂ ਨੂੰ ਵੀ ਅਕਲ ਦੇਵੇ ਕਿ ਉਹ ਵੀ ਅਕਲ ਨਾਲ ਕੰਮ ਲੈਣ ਅਤੇ ਕੋਈ ਅਜਿਹਾ ਪੈਰੂ ਨਾ ਪੁਟੱਣ ਜਿਸ ਨਾਲ ਦੁਨੀਆ ਵਿੱਚ ਹੋਰ ਵਧੇਰੇ ਉਪਦੱਰ ਪੈਦਾ ਹੋਵੇ ਅਤੇ ਹੋਰ ਤਬਾਹੀ ਮੱਚੇ। ਦੁਨੀਆ ਵਿੱਚ ਹੁਣ ਤਾਂ ਖੁੱਲੇ ਤੌਰ 'ਤੇ ਅਖ਼ਬਾਰਾਂ ਵਿੱਚ ਵੀ ਆਉਣ ਲੱਗ ਗਿਆ ਹੈ ਟਿੱਪਣੀਕਾਰ ਵੀ ਕਹਿਣ ਲੱਗ ਗਏ ਹਨ ਕਿ ਅਮਰੀਕਾ ਨੇ ਇਰਾਨ ਨੂੰ ਧਮਕੀ ਦਿੱਤੀ। ਚੀਨ'ਤੇ ਆਰੋਪ ਲਾਏ ਜਾ ਰਹੇ ਹਨ ਕਿ ਉਸ ਨੇ ਸਹੀ ਸੂਚਨਾ ਨਹੀਂ ਦਿੱਤੀ, ਇਸ'ਤੇ ਮੁਕਦੱਮੇ ਹੋਣੇ ਚਾਹੀਦੇ ਹਨ। ਉਸ ਦੇ ਨਾਲ ਇਹ ਵਰਤਾਉ ਹੋਣਾ ਚਾਹੀਦਾ ਹੈ, ਅਸੀਂ ਇਹ ਕਰ ਦਿਆਂਗੇ। ਇਰਾਨ ਨਾਲ ਅਸੀਂ ਇਹ ਕਰ ਦਿਆਂਗੇ। ਸੋ, ਬਹਿਰਹਾਲ ਅਮਰੀਕਾ ਦੀ ਸਰਕਾਰ ਨੂੰ ਵੀ ਅਕਲ ਕਰਨੀ ਚਾਹੀਦੀ ਹੈ। ਬਾਕੀ ਦੀਆਂ ਸਰਕਾਰਾਂ ਨੂੰ ਵੀ ਅਕਲ ਕਰਨੀ ਚਾਹੀਦੀ ਹੈ ਅਤੇ ਇਹਨਾਂ ਹਾਲਾਤਾਂ ਵਿੱਚ ਬਜਾਏ ਇਸਦੇ ਕਿ ਕੋਈ ਗ਼ਲਤ ਪੈਰੂ ਪੁਟੱਕੇ ਦੁਨੀਆ ਨੂੰ ਹੋਰ ਵਧੇਰੀ ਤਬਾਹੀ ਵੱਲ ਲੈ ਜਾਣ, ਸਹੀ ਸੋਚ ਨਾਲ, ਸਹੀ ਪਲਾਨਿੰਗ ਕਰਕੇ ਰੱਬ ਵੱਲ ਧਿਆਨ ਦਿੰਦਿਆਂ ਹੋਇਆਂ, ਉਸ ਵੱਲ ਝੁੱਕਦਿਆਂ ਹੋਇਆਂ ਰੱਬ ਤੋਂ ਮਦਦ ਮੰਗਦਿਆਂ ਹੋਇਆਂ ਇਸ ਵਬਾ ਤੋਂ ਬਚਣ ਲਈ ਦੁਆਵਾਂ

ਕਰਨ ਅਤੇ ਜਤਨ ਕਰਨ ਅਤੇ ਇਸ ਬਿਮਾਰੀ ਦੇ ਇਲਾਜ ਲਈ ਵੀ ਜੋ ਵਿਗਿਆਨੀ ਜਤਨ ਕਰ ਰਹੇ ਹਨ, ਉਹਨਾਂ ਦੀ ਮਦਦ ਕਰੋ । ਅਲੱਹ ਤਆਲਾ ਸਾਨੂੰ ਦੁਆਵਾਂ ਕਰਨ ਦੀ ਤੋਫੀਕ ਪ੍ਰਦਾਨ ਕਰੇ । ਆਪਣੀਆਂ ਹਾਲਤਾਂ ਨੂੰ ਚੰਗਾ ਬਣਾਉਣ ਦਾ ਸੰਜੋਗ ਪ੍ਰਦਾਨ ਕਰੇ ਅਤੇ ਦੁਨੀਆ ਨੂੰ ਸੰਸਾਰ ਦੀਆਂ ਵੱਡੀਆਂ ਸਰਕਾਰਾਂ ਨੂੰ ਅਕਲ ਨਾਲ ਚੰਗੀਆਂ ਪਾਲੀਸੀਆਂ ਬਣਾਉਣ ਅਤੇ ਭਵਿੱਖ ਲਈ ਕਾਰਜ ਯੋਜਨਾ ਬਣਾਉਣ ਦਾ ਸੰਜੋਗ ਬਖਸ਼ੇ । ਆਮੀਨ ।

أَلْحَمْدُ لِلَّهِ مُحَمَّدٌ وَنَسْتَعِينُهُ وَنَسْتَغْفِرُكَ وَنُؤْمِنُ بِكَ وَنَتَوَكَّلُ عَلَيْكَ وَنَعُوذُ بِاللَّهِ مِنْ شُرُورِ أَنْفُسِنَا وَمِنْ سَيِّئَاتِ
أَعْمَالِنَا مَنْ يَهْدِهِ اللَّهُ فَلَا مُضِلَّ لَهُ وَمَنْ يُضِلَّهُ فَلَا هَادِيَ لَهُ وَأَشْهَدُ أَنْ لَا إِلَهَ إِلَّا اللَّهُ وَحْدَهُ لَا شَرِيكَ لَهُ وَأَشْهَدُ أَنَّ
مُحَمَّدًا عَبْدُهُ وَرَسُولُهُ، عِبَادَ اللَّهِ رَحِمَكُمُ اللَّهُ إِنَّ اللَّهَ يَأْمُرُ بِالْعَدْلِ وَالْإِحْسَانِ وَإِيتَاءِ ذِي الْقُرْبَى وَيَنْهَى عَنِ الْفَحْشَاءِ
وَالْمُنْكَرِ وَالْبَغْيِ يَعِظُكُمْ لَعَلَّكُمْ تَذَكَّرُونَ فَادْكُرُوا اللَّهَ يَذْكُرْكُمْ وَادْعُوهُ يُسْتَجِبْ لَكُمْ وَلِلَّهِ الْكِبْرُ.



Khulasa Khutba Jumma 24.04.2020

Delivered By : Hadhrat Khalifatul Masih Vth (atba)

Summarized by : Majlis Ansarullah Bharat

Tarnslated by : Shamshad Ahmad Eden, from Punjabi Desk

From : Nazarat Nashr-o-Isha'at Qadian-143516, Distt. Gurdaspur, Punjab (INDIA)

Toll Free Shoba Noorul Islam-1800-3010-2131